

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਐਨੀਮਲ ਸਰਵਿਸਿਜ਼, ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ ਦੇ ਦੁਆਰਾ ਕਮਿਊਨਿਟੀ ਸਹਾਇਤਾ ਵਧਾ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (14 ਜਨਵਰੀ, 2022) – ਬ੍ਰੈਂਪਟਨ ਐਨੀਮਲ ਸਰਵਿਸਿਜ਼ (Brampton Animal Services) ਨੇ, ਪੈੱਟ ਫੂਡ, ਕੈਟ ਲਿੱਟਰ ਅਤੇ ਜਾਨਵਰਾਂ ਲਈ ਹੋਰ ਜ਼ਰੂਰੀ ਸਮਾਨ ਦੇ ਲੋੜਵੰਦ, ਪੈੱਟ ਮਾਲਕਾਂ ਦੀ ਸਹਾਇਤਾ ਲਈ, ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ (Emergency Pet Food Pantry) ਸ਼ੁਰੂ ਕੀਤੀ ਹੈ।

ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ ਦਾ ਉਦੇਸ਼, ਮੰਗ ਅਤੇ ਡੋਨੇਸ਼ਨਾਂ ਦੇ ਅਧਾਰ ਤੇ, ਪੈੱਟ ਮਾਲਕਾਂ ਨੂੰ ਇੱਕ ਹਫ਼ਤੇ ਤੋਂ ਲੈ ਕੇ ਇੱਕ ਮਹੀਨੇ ਤੱਕ, ਪੈੱਟ ਸਬੰਧੀ ਸਮਾਨ ਦੀ ਸਹਾਇਤਾ ਦੇਣਾ ਹੈ। ਬ੍ਰੈਂਪਟਨ ਐਨੀਮਲ ਸਰਵਿਸਿਜ਼ ਨੇ ਇਸ ਪਹਿਲਕਦਮੀ ਨੂੰ ਸੰਭਵ ਬਣਾਉਣ ਵਿੱਚ ਮਦਦ ਲਈ, ਲੋਕਲ PetValu ਅਤੇ FreshCo ਦੇ ਨਾਲ ਭਾਈਵਾਲੀ ਕੀਤੀ ਹੈ।

ਕਾਰੋਬਾਰੀਆਂ ਨੂੰ 905.458.5800 ਤੇ ਫੋਨ ਕਰਕੇ ਜਾਂ [animal.services@brampton.ca](mailto:animal.services@brampton.ca) ਤੇ ਈਮੇਲ ਕਰਕੇ, ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ ਦੀ ਸਹਾਇਤਾ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

ਨਿਵਾਸੀ, 475 ਕ੍ਰਿਸਲਰ ਡ੍ਰਾਈਵ (475 Chrysler Drive) ਵਿਖੇ ਸਥਿਤ ਬ੍ਰੈਂਪਟਨ ਐਨੀਮਲ ਸ਼ੈਲਟਰ (Brampton Animal Shelter) ਵਿੱਚ ਬਿੱਲੀਆਂ, ਕੁੱਤਿਆਂ ਅਤੇ ਹੋਰ ਛੋਟੇ ਜਾਨਵਰਾਂ ਵਾਸਤੇ ਸੀਲਬੰਦ, ਸੁੱਕੇ ਜਾਂ ਡੱਬਾਬੰਦ ਪੈੱਟ ਫੂਡ ਡੋਨੇਟ ਕਰ ਸਕਦੇ ਹਨ। ਲੋੜੀਂਦੀਆਂ ਵਸਤਾਂ ਦੀ ਸੂਚੀ ਲਈ, ਬ੍ਰੈਂਪਟਨ ਐਨੀਮਲ ਸਰਵਿਸਿਜ਼ ਦੀ [ਅਮਾਜ਼ੋਨ ਵਿਸ਼ ਲਿਸਟ \(Amazon Wish List\)](#) ਤੇ ਜਾਂ ਬ੍ਰੈਂਪਟਨ ਐਨੀਮਲ ਸਰਵਿਸਿਜ਼ ਦੇ [Facebook ਪੰਨੇ \(Facebook page\)](#) ਤੇ ਜਾਓ।

ਲੋੜਵੰਦ ਪੈੱਟ ਮਾਲਕ ਐਨੀਮਲ ਸਰਵਿਸਿਜ਼ ਦੇ ਪ੍ਰਤੀਨਿਧੀ ਨਾਲ ਗੱਲ ਕਰਨ ਲਈ, 905.458.5800 ਤੇ ਫੋਨ ਕਰਕੇ, [Animal.Services@brampton.ca](mailto:Animal.Services@brampton.ca) ਤੇ ਈਮੇਲ ਕਰਕੇ ਜਾਂ [ਔਨਲਾਈਨ ਫਾਰਮ ਜਮ੍ਹਾਂ ਕਰਕੇ \(submitting a form online\)](#), ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ ਤੱਕ ਪਹੁੰਚ ਸਕਦੇ ਹਨ। ਬ੍ਰੈਂਪਟਨ ਐਨੀਮਲ ਸਰਵਿਸਿਜ਼ ਵਸਤਾਂ ਪੈਕ ਕਰੇਗਾ ਅਤੇ ਪਿੱਕ-ਅਪ ਨਿਰਦੇਸ਼ ਪ੍ਰਦਾਨ ਕਰੇਗਾ। ਪੈੱਟ ਮਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਪੈੱਟ ਬਾਰੇ ਵੇਰਵੇ ਸ਼ਾਮਲ ਕਰਨ, ਜਿਵੇਂ ਉਹਨਾਂ ਕੋਲ ਕਿਸ ਪ੍ਰਕਾਰ ਦਾ ਪੈੱਟ ਹੈ, ਉਹਨਾਂ ਕੋਲ ਕਿੰਨੇ ਪੈੱਟ ਹਨ ਅਤੇ ਉਹਨਾਂ ਦੇ ਪੈੱਟ ਦੀ ਉਮਰ ਕਿੰਨੀ ਹੈ, ਉਹਨਾਂ ਦੇ ਪੈੱਟ ਨੂੰ ਪੀਸਿਆ ਹੋਇਆ ਜਾਂ ਡੱਬਾਬੰਦ ਭੋਜਨ ਚਾਹੀਦਾ ਹੈ ਅਤੇ ਕੋਈ ਵੀ ਵਾਧੂ ਸਮਾਨ, ਜਿਸਦੀ ਲੋੜ ਉਹਨਾਂ ਨੂੰ ਆਪਣੇ ਪੈੱਟ ਦੀ ਦੇਖਭਾਲ ਵਿੱਚ ਮਦਦ ਲਈ ਹੋ ਸਕਦੀ ਹੈ।

ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ ਬਾਰੇ ਹੋਰ ਜਾਣਕਾਰੀ ਲਈ, [www.brampton.ca/animalservices](http://www.brampton.ca/animalservices) ਤੇ ਜਾਓ।

### ਹਵਾਲੇ

“ਬ੍ਰੈਂਪਟਨ ਐਨੀਮਲ ਸਰਵਿਸਿਜ਼ ਦੀ ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ, ਬ੍ਰੈਂਪਟਨ ਵਿੱਚ ਲੋੜਵੰਦ ਪੈੱਟ ਮਾਲਕਾਂ ਦੀ ਆਪਣੇ ਪੈੱਟ ਦੀ ਦੇਖਭਾਲ ਵਿੱਚ ਮਦਦ ਲਈ ਜ਼ਰੂਰੀ ਸਮਾਨ ਵਿੱਚ ਸਹਾਇਤਾ ਕਰੇਗੀ, ਖਾਸ ਕਰਕੇ ਇਸ ਮੁਸ਼ਕਲ ਸਮੇਂ ਦੇ ਦੌਰਾਨ। ਆਓ ਪੈੱਟਸ ਅਤੇ ਪਰਿਵਾਰਾਂ ਨੂੰ ਇਕੱਠਾ ਰੱਖੀਏ – ਮੈਂ ਲੋੜਵੰਦ ਵਿਅਕਤੀਆਂ ਨੂੰ ਸਾਡੀ ਟੀਮ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਾ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ, ਵਸੀਲੇ ਸਾਂਝੇ ਕਰਨ ਅਤੇ ਬ੍ਰੈਂਪਟਨ ਦੇ ਪੈਂਟਸ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ਲਈ, ਕਮਿਊਨਿਟੀ ਨੂੰ ਇਕੱਠਾ ਲਿਆਉਂਦੀ ਹੈ। ਇਸ ਪਹਿਲਕਦਮੀ ਦੀ ਸਫਲਤਾ, ਕਮਿਊਨਿਟੀ ਦੇ ਦਾਨ ਪੁੰਨ ਤੇ ਨਿਰਭਰ ਕਰਦੀ ਹੈ। ਜੇ ਕਾਰੋਬਾਰੀ ਅਤੇ ਨਿਵਾਸੀ ਪ੍ਰੋਗਰਾਮ ਵਿੱਚ ਸਹਾਇਤਾ ਕਰ ਸਕਦੇ ਹਨ, ਉਹਨਾਂ ਨੂੰ ਜ਼ਰੂਰੀ ਪੈਂਟ ਸਮਾਨ ਡੋਨੇਟ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।”

- ਜੈਫ ਬੋਮੈਨ (Jeff Bowman), ਸਿਟੀ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਲੈਜਿਸਲੇਟਿਵ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਸਾਡੇ ਡੋਨਰਾਂ ਅਤੇ ਭਾਈਵਾਲਾਂ ਦਾ ਧੰਨਵਾਦ, ਜੋ ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ ਨੂੰ ਸੰਭਵ ਬਣਾਉਣ ਵਿੱਚ ਮਦਦ ਕਰਦੇ ਹਨ। ਇਹ ਪਹਿਲਕਦਮੀ, ਇਸ ਕਸ਼ਟਦਾਇਕ ਸਮੇਂ ਵਿੱਚ ਸਾਡੀ ਸਮੁੱਚੀ ਕਮਿਊਨਿਟੀ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਜੇਕਰ ਤੁਹਾਨੂੰ ਆਪਣੇ ਪੈਂਟਸ ਲਈ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸੰਪਰਕ ਕਰੋ।”

- ਡਗ ਫਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਵਾਈਸ-ਚੇਅਰ, ਲੈਜਿਸਲੇਟਿਵ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਐਨੀਮਲ ਸਰਵਿਸਿਜ, ਸਾਡੇ ਸ਼ਾਨਦਾਰ ਸ਼ਹਿਰ ਵਿੱਚ ਸਾਰੇ ਜਾਨਵਰਾਂ ਲਈ ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਪਾਲਤੂ ਜਾਨਵਰਾਂ ਲਈ ਐਮਰਜੈਂਸੀ ਫੂਡ ਪੈਂਟਰੀ, ਕਈ ਪੈਂਟ ਮਾਲਕਾਂ ਨੂੰ ਉਹਨਾਂ ਦੇ ਪੈਂਟਸ ਲਈ ਸਹਾਇਤਾ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ ਕਿ ਉਹਨਾਂ ਦੇ ਪੈਂਟਸ ਖੁਸ਼ ਅਤੇ ਸਿਹਤਮੰਦ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਆਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)